



Date: 18 May 2023

To
Secretary
Listing Department

To
Secretary
Listing Department

BSE Limited

Department of Corporate Services Phiroze
Jeejeebhoy Towers Dalal Street, Mumbai – 400 001
Scrip Code : 540902
ISIN : INE371P01015

National Stock Exchange of India Limited

Exchange Plaza, Bandra Kurla Complex,
Mumbai – 400 050
Scrip Code : AMBER
ISIN : INE371P01015

Dear Sir/Ma'am,

**Sub: Newspaper advertisement pertaining to Audited Financial Results (Standalone and Consolidated)
of the Company for the quarter and financial year ended 31 March 2023**

Pursuant to the Regulation 47(3) of the SEBI (Listing Obligations and Disclosure Requirements) Regulations, 2015, please find enclosed herewith copies of the newspaper advertisements pertaining to the extract of the Audited Financial Results (Standalone and Consolidated) of the Company for the quarter and financial year ended 31 March 2023 published in the following newspapers on 18 May 2023: -

1. Business Standard – English
2. Business Standard - Hindi
3. Charhdikala - Punjabi

This information will also be hosted on the Company's website, at www.ambergrouppindia.com

We request you to kindly take this on your record and oblige.

Thanking You,
Yours faithfully

For **Amber Enterprises India Limited**

(Konica Yadav)
Company Secretary and Compliance Officer
ACS30322



Amber Enterprises India Limited

Corp. Address:
Universal Trade Tower, 1st Floor, Sector 49, Gurgaon-1 22018
Tel.: +91 124 3923000 | Fax: +91 124 3923016,17

Regd. Office:
C-1, Phase II, Focal Point, RajpuraTown-140401, Punjab
Tel.: +91 1762 232126, 232646 | Fax: +91 1762 232127

Ramco Systems Limited

Registered Office : 47, PSK Nagar, Rajapalayam - 626 108.
Corporate Office : 64, Sardar Patel Road, Taramani, Chennai - 600 113.
CIN: L72300TN1997PLC037550 E-mail: investorrelations@ramco.com www.ramco.com

Extract of Consolidated Financial Results for the Quarter & Year Ended March 31, 2023

Particulars	Quarter Ended						Year Ended					
	March 31, 2023		December 31, 2022		March 31, 2022		March 31, 2023		March 31, 2022			
	Audited (Refer note)	Unaudited	Audited (Refer note)	Unaudited	Audited (Refer note)	Unaudited	Audited (Refer note)	Unaudited	Audited (Refer note)	Unaudited	Audited (Refer note)	Unaudited
1 Total income from operations	1,282.68	15.68	1,287.41	15.82	1,252.41	16.77	4,977.32	62.48	5,403.77	73.18		
2 Net Profit / (Loss) for the period (before tax, exceptional items)	(569.58)	(6.96)	(514.39)	(6.29)	(290.49)	(3.91)	(2,206.75)	(27.70)	(733.07)	(9.93)		
3 Net Profit / (Loss) for the period before tax (after exceptional items)	(569.58)	(6.96)	(514.39)	(6.29)	(290.49)	(3.91)	(2,206.75)	(27.70)	(733.07)	(9.93)		
4 Net Profit / (Loss) for the period after tax (after exceptional items)	(454.03)	(5.52)	(502.98)	(6.15)	(264.50)	(3.56)	(2,068.59)	(25.97)	(729.30)	(9.88)		
5 Total comprehensive income for the period (comprising profit / (loss) for the period (after tax) and other comprehensive income (after tax))	(481.45)	(5.52)	(542.43)	(7.46)	(275.65)	(5.05)	(1,976.01)	(30.33)	(709.52)	(12.10)		
6 Equity share capital (face value of Rs.10 each)	352.63	6.62	308.54	6.08	308.49	6.08	352.63	6.62	308.49	6.08		
7 Reserves (excluding revaluation reserve) as shown in the Balance Sheet							4,978.79	58.59	5,497.69	71.03		
8 Earnings per share for the period (before and after extraordinary items) of Rs.10 each, in Rs. and USD: (Annualised only for yearly figures)												
Basic	(14.45)	(0.18)	(16.31)	(0.20)	(8.58)	(0.12)	(65.60)	(0.82)	(23.87)	(0.32)		
Diluted	(14.45)	(0.18)	(16.31)	(0.20)	(8.58)	(0.12)	(65.60)	(0.82)	(23.87)	(0.32)		

Notes:
1 The above is an extract of the detailed format of Quarterly Financial Results filed with the Stock Exchanges under Regulation 33 of the SEBI (Listing Obligations and Disclosure Requirements) Regulations, 2015. The full format of the Quarterly Financial Results are available on the Company's website at www.ramco.com and BSE website www.bseindia.com and NSE website www.nseindia.com.
2 The above Consolidated Financial Results of Ramco Systems Limited, India (the "Company"), its subsidiaries, (together referred to as "Group") and its Associate were reviewed by the Audit Committee and approved by the Board of Directors in its meeting held on May 17, 2023. The Consolidated Financial Results are prepared in accordance with the Indian Accounting Standards (Ind-AS) as prescribed under Section 133 of the Companies Act, 2013 read with the relevant rules issued thereunder. The Statutory Auditors have carried an audit of the Consolidated Financial Results of the Group for the year ended March 31, 2023 and have issued an unmodified report.
3 Key numbers of Standalone Financial Results of the Company for the Quarter & Year ended March 31, 2023 are as below: Rs. Min.

Particulars	Quarter Ended				Year Ended					
	March 31, 2023		December 31, 2022		March 31, 2022		March 31, 2023		March 31, 2022	
	Audited (Refer note)	Unaudited	Audited (Refer note)	Unaudited	Audited (Refer note)	Unaudited	Audited (Refer note)	Unaudited	Audited (Refer note)	Unaudited
Total income from operations	649.55	672.68	733.34	2,538.57	2,900.08					
Profit / (loss) before tax	(342.50)	(278.83)	(189.44)	(1,261.50)	(583.62)					
Net profit / (loss) after tax	(244.80)	(264.91)	(155.53)	(1,130.05)	(499.71)					
Total comprehensive income for the period (comprising profit / (loss) for the period (after tax) and other comprehensive income (after tax))	(266.20)	(278.75)	(169.41)	(1,187.91)	(517.50)					

4 Figures for the previous period(s) have been regrouped / restated wherever necessary to make them comparable with the figures for the current period(s). Figures for the quarter ended March 31, 2023 and 2022 are the balancing figures between audited figures in respective full financial years and published year to date figures up to the third quarter of the respective financial years.

By Order of the Board
P.R. Venketrana Raja
Chairman

Place: Chennai
Date: May 17, 2023

AERPACE INDUSTRIES LIMITED

(FORMERLY KNOWN AS SUPREMEX SHINE STEELS LIMITED)
CIN: L74110MH2011PLC214373

Regd. Add.: 1005, 10th Floor, A-Wing, Kanakia Wall Street, Andheri Kuria Road, Andheri (East), Mumbai - 400 093
Contact No.: 097692 07228, Email: infosupremexshine@gmail.com, Website: www.supremexshinesteels.in

STATEMENT OF AUDITED FINANCIAL RESULT FOR THE QUARTER AND YEAR ENDED MARCH 31, 2023

Sr. No.	Particulars	Rs. in lakhs					
		Quarter Ended			Year Ended		
		(Audited)	(Unaudited)	(Audited)	(Audited)	(Audited)	(Audited)
1	Total Income from operations	62.58	20.29	2.32	204.29	5.25	
2	Net Profit / (Loss) for the period (before Tax, Exceptional and/or Extraordinary Items)	1.55	(11.77)	(1.77)	14.47	(11.69)	
3	Net Profit / (Loss) for the period before tax (after Exceptional and/or Extraordinary Items)	1.55	(11.77)	(1.77)	14.47	(11.69)	
4	Net Profit / (Loss) for the period after tax (after Exceptional and/or Extraordinary Items)	0.10	(11.77)	(1.77)	12.91	(11.69)	
5	Total Comprehensive Income for the period [comprising profit/ (loss) for the period after tax and share in profit/(loss) of joint venture and other comprehensive income (after tax)]	0.10	(11.77)	(1.77)	12.91	(11.69)	
6	Paid-up equity share capital (face value of Re 1/- per share, fully paid up)	315.40	315.40	315.40	315.40	315.40	
7	Other equity (excluding Revaluation Reserve)				41.90	28.99	
8	Earning / (Loss) per share from Continuing operations (EPS) (of Re 1/- each) (not annualised)						
9	Basic/ Diluted EPS	0.0003	(0.0373)	(0.0056)	0.0409	(0.0371)	

Notes:
1. The above is an extract of the detailed format of Quarterly/ Half Yearly/ Annual Financial Results filed with Stock Exchanges under Regulation 33 of SEBI (Listing Obligations and Disclosure Requirements) Regulations, 2015. The full format of the Quarterly / Half Yearly/ Annual Financial Results are available on the website of the Stock Exchange, and on the website of the Company.
2. The above financial results of the Company have been prepared in accordance with Indian Accounting Standards ('Ind AS') notified under the Companies (Indian Accounting Standards) Rule, 2015 as amended by the Companies (Indian Accounting Standards) Rule, 2016, prescribed under section 133 of the Companies Act, 2013 ('the Act') read with relevant rules issued thereunder.
3. The Audited Financial Results of the Company for the quarter and year ended March 31, 2023 have been reviewed by the Audit Committee and taken on record by the Board of Directors at its meeting held on May 16, 2023.

For Aerpace Industries Limited
Sd/-
Milan B. Shah
DIN: 08163535, Managing Director

Place: Mumbai
Date: May 16, 2023

ENDURANCE TECHNOLOGIES LIMITED

CIN: L34102MH1999PLC123296
Registered Office: E-92, M.I.D.C. Industrial Area, Waluj, Aurangabad - 431 136 (Maharashtra), India
Website: www.endurancegroup.com, Email: investors@endurance.co.in

EXTRACT OF STANDALONE AND CONSOLIDATED AUDITED FINANCIAL RESULTS FOR THE QUARTER AND YEAR ENDED 31ST MARCH, 2023

₹ in million (except per share data)

Sr. No.	Particulars	Standalone			Consolidated		
		Quarter ended		Year ended	Quarter ended		Year ended
		31 st March, 2023	31 st March, 2022	31 st March, 2022	31 st March, 2023	31 st March, 2022	31 st March, 2022
1	Total Income	16,595.76	15,640.65	67,957.07	22,551.54	20,914.76	88,494.73
2	Net Profit/(Loss) for the period (before Tax and Exceptional items)	1,412.53	1,541.93	5,624.56	1,766.74	1,699.99	6,395.36
3	Net Profit/(Loss) for the period before tax (after Exceptional items)	1,412.53	1,541.93	5,521.71	1,766.74	1,699.99	6,292.51
4	Net Profit/(Loss) for the period after tax (after Exceptional items)	1,045.11	1,147.34	4,089.17	1,364.66	1,361.88	4,795.75
5	Total Comprehensive Income for the period [Comprising Profit for the period (after tax) and Other Comprehensive Income (after tax)]	1,061.70	1,164.29	4,120.07	1,382.52	1,406.76	5,800.51
6	Paid-up Equity Share Capital (Face value of ₹10/- per share)	1,406.63	1,406.63	1,406.63	1,406.63	1,406.63	1,406.63
7	Earnings Per Share (of ₹10/- each) (for continuing and discontinued operations) - Basic and diluted (not annualised) - (₹)	7.43	8.16	29.07	9.70	9.68	34.09

Notes:
a) The above financial results have been reviewed by the Audit Committee and approved by the Board of Directors at their respective meetings held on 17th May, 2023. The Statutory Auditors of the Company have provided the Auditors Report on these financial results with an unmodified opinion.
b) The Consolidated financial results include results of the Company's subsidiaries in Italy, Germany, Tunisia and India.
c) The Board of Directors of the Company proposed a dividend of ₹ 7/- per equity share of face value ₹ 10/- each in respect of the year ended 31st March, 2023. The dividend payout is subject to approval of the shareholders at the ensuing Annual General Meeting.
d) The above is an extract of the detailed format of the Standalone and Consolidated financial results for the quarter and year ended 31st March, 2023, filed with the Stock Exchanges under Regulation 33 of the SEBI (Listing Obligations and Disclosure Requirements) Regulations, 2015. The full format of the financial results is available on the Company's website at www.endurancegroup.com and on the websites of the Stock Exchanges i.e. www.bseindia.com and www.nseindia.com.
e) The figures for the quarters ended 31st March, 2023 and 31st March, 2022 are the derived figures between audited figures in respect of full financial year and the unaudited published year-to-date figures upto the third quarter of the respective financial year which were subjected to limited review.

For and on behalf of the Board of Directors
Anurag Jain
Managing Director
(DIN: 00291662)

Place: Mumbai
Date: 17th May, 2023

KANSAI PAINT

NEROLAC

KANSAI NEROLAC PAINTS LIMITED

Registered Office: Nerolac House, Ganpatrao Kadam Marg, Lower Parel, Mumbai - 400 013, Maharashtra
Tel.: +91-22-40602500 / 40602501, Website: www.nerolac.com
Investor Relations E-mail ID: investor@nerolac.com
CIN: L24202MH1920PLC000825

NOTICE TO SHAREHOLDERS WITH RESPECT TO BOOK CLOSURE

NOTICE is hereby given that the Register of Members and Share Transfer books of the Company will remain closed from Friday, 26th May, 2023 to Tuesday, 30th May, 2023 (both days inclusive), for the purpose of Annual General Meeting ("AGM") and dividend. The 103rd AGM of the Company will be held on Monday, 26th June, 2023 at 11 a.m. (IST) through Video Conferencing ("VC") or Other Audio Visual Means ("OAVM"), to transact the business as set out in the Notice of the AGM which will be circulated for convening the AGM. The Board has recommended a dividend of 270% (Rs. 2.70 per share) for the financial year ended 31st March, 2023 as compared to the dividend of 225% (Rs. 2.25 per share) paid for the financial year ended 31st March, 2022. The dividend, if declared, will be payable on or after Friday, 30th June, 2023, to those Members whose names are registered in the Register of Members of the Company as on Thursday, 25th May, 2023 and to the beneficiary holders as per the beneficiary list as on Thursday, 25th May, 2023 provided by the depositories, subject to deduction of tax at source, where applicable. The Company provides the facility to the Shareholders for remittance of dividend directly in electronic mode through National Automated Clearing House (NACH). Shareholders holding shares in physical form and desirous of availing this facility of electronic remittance are requested to provide their latest bank account details (Core Banking Solutions Enabled Account Number, 9 digit MICR and 11 digit IFSC Code), along with their Folio Number, to the Company or the Registrar & Share Transfer Agents of the Company viz. TSR Consultants Private Limited. Shareholders holding shares in dematerialized form are requested to provide the said details to their respective Depository Participants. Pursuant to Finance Act, 2020, dividend income is taxable in the hands of Shareholders with effect from 1st April, 2020 and the Company is required to deduct tax at source from dividend paid to the Shareholders at the prescribed rates. For the prescribed rates for various categories, the Shareholders are requested to refer to the Finance Act, 2020 and amendments thereof. Shareholders are also requested to refer to the Notice of the AGM for more details on process to be followed in this regard. In line with the General Circular No. 21/2021 dated 14th December, 2021 read with Circular No. 02/2021 dated 13th January, 2021 and General Circular No. 20/2020 dated 5th May, 2020 issued by the MCA, in case the Company is unable to pay the dividend to any shareholder by the electronic mode, due to non-availability of their latest bank account details, the Company shall dispatch the dividend warrant/ cheque to such shareholder by post.

For KANSAI NEROLAC PAINTS LIMITED
Sd/-
G. T. Govindarajan
Company Secretary

Place: Mumbai
Date: 17th May, 2023

IFB AGRO INDUSTRIES LIMITED

CIN: L01490WB1982PLC034590
Regd. Office: Plot No. IND 5, Sector-1, East Kolkata Township, Kolkata - 700107
Ph: 033-39849675, Fax: 24421003
Email: compliance@ifbagro.com, Website: www.ifbagro.in

CHANGE OF NAME

I, **Mamatha Saraswathi Chekodu**, D/o Subramanya Bhat and Wife of Kodimule Chandrasekhar, R/o. No.20, Sathya Sai Bhavan, 6th G Main Road, Near BESCOM, Gaurav Nagar, J P Nagar 7th Phase, Bangalore-560078 do hereby declare that I have changed my name to **MAMATHA CHANDRASEKHAR** vide affidavit dated 24.04.2023 sworn before Notary L. Puttaraju Bangalore.

For IFB Agro Industries Limited
Ritesh Agarwal
Date : 17.05.2023 Company Secretary

TATA POWER

(Corporate Contracts Department, 5th Floor Station B)
Tata Power Thermal Power Station Chembur-Mahul, Mumbai 400074, Maharashtra, India. (Board Line: 022-67175323, Mobile: 7208817950)
CIN: L28920MH1919PLC000567

NOTICE INVITING TENDER

The Tata Power Company Limited invites tender from eligible vendors for the following package:
OLA for surface protection work at Trombay plant for 2 years, Trombay Chembur-Mahul Mumbai 400074 13
For detail NIT, please visit Tender section on website https://www.tatapower.com. Last date for receipt of request for issue of bid document is 29th May 2023 up to 1500 Hrs.

Indian Bank

Corporate Office
254-260, Avvai Shanmugam Salai
Royapettah, Chennai - 600 014.

NOTICE

17th ANNUAL GENERAL MEETING OF SHAREHOLDERS OF THE BANK THROUGH VIDEO CONFERENCING (VC) / OTHER AUDIO-VISUAL MEANS (OAVMs)

Notice is hereby given that the 17th Annual General Meeting of shareholders of the Bank will be held on **Monday, 19th June 2023 at 11.00 a.m.** through Video Conferencing (VC) / Other Audio-Visual Means (OAVM) ("e-AGM") to transact the business (es) that will be set forth in the Notice of the Meeting. The Corporate Office of the Bank at 254-260, Avvai Shanmugam Salai, Royapettah, Chennai - 600 014 shall be the deemed venue of the meeting. The Electronic copies of the Notice of the e-AGM and Annual Report for FY 2022-23 will be sent to all the shareholders whose email addresses are registered in the Bank's Shareholding Records / Depository Participants (s) Records as on 19.05.2023 (close of business hours). Shareholders holding shares in dematerialized mode and whose email IDs are not registered are requested to register their email addresses and mobile numbers with their Depositories through their Depository Participants. Shareholders holding shares in physical mode are requested to demat their holdings / furnish their email addresses and mobile numbers to the Bank's Registrar and Share Transfer Agent, Cameo Corporate Services Limited, Unit: Indian Bank, Subramanian Building, V Floor, No.1, Club House Road, Chennai - 600002 at email id, investor@cameoindia.com. Shareholders holding shares in physical mode and who are desirous of receiving the Notice of the Meeting by email may get their email ID temporarily registered by clicking the link, https://investors.cameoindia.com and entering their e-mail IDs. The Notice of e-AGM and Annual Report for FY 2022-23 will also be made available on the Bank's website, www.indianbank.in and on the website of Stock Exchanges, NSE & BSE, www.nseindia.com and www.bseindia.com. Shareholders will have an opportunity to cast their vote remotely on the business(es) as set forth in the Notice of the e-AGM through electronic voting system. The manner of voting remotely for shareholders holding shares in dematerialized mode, physical mode and for shareholders who have not registered their email addresses will be provided in the e-AGM Notice. The details will also be made available on the Bank's website. Shareholders are requested to visit Bank's website www.indianbank.in to obtain such details. Shareholders may please note that the Bank will not be sending physical copies of e-AGM Notice and Annual Report for FY 2022-23 to the Shareholders. CUT-OFF DATE / RECORD DATE: The cut-off Date for reckoning Shareholders Rights for Dividend is Monday, 12th June 2023, and cut-off date for e-voting and to participate in AGM through VC/OAVM is Monday, 12th June 2023. Shareholders holding shares either in physical form or dematerialized form as on cut-off dates are eligible to cast their vote electronically (Remote e-Voting) on the respective agenda items, which will be set forth in the Notice of the Meeting. For Indian Bank
Date : 17.05.2023
Place : Chennai
Dina Nath Kumar
AGM & Company Secretary

AMBER ENTERPRISES INDIA LIMITED

Registered Office: C-1, Phase - II, Focal Point, Rajpura Town - 140 401, Punjab
Corporate Office: Universal Trade Tower, 1st Floor, Sector -49, Sohna Road, Gurgaon - 122 018, Haryana
E-mail: info@ambergroupindia.com; Website: www.ambergroupindia.com
Tel: +91 124 3923000; Fax: +91 124 3923016, 17, CIN: L28910PB1990PLC010265

Extract of Audited Financial Results for the quarter and year ended 31 March 2023

(Rs. in lakh except for per share data)

Consolidated					Sl. No.	Particulars	Standalone				
Quarter ended		Year ended					Quarter ended		Year ended		
31 March 2023	31 December 2022	31 March 2022	31 March 2022	31 March 2022			31 March 2023	31 March 2022	31 March 2022	31 March 2022	
(Audited)	(Unaudited)	(Audited)	(Audited)	(Audited)		(Audited)	(Unaudited)	(Audited)	(Audited)	(Audited)	
3,00,261.85	1,34,830.59	1,93,669.49	6,92,709.51	4,20,639.73	1.	2,35,091.73	91,229.11	1,55,654.87	5,02,272.58	3,13,760.43	
14,589.90	2,220.99	8,586.11	21,965.37	15,427.15	2.	8,721.49	-706.36	4,923.81	6,631.19	6,979.60	
14,589.90	2,220.99	8,586.11	21,965.37	15,427.15	3.	8,721.49	-706.36	4,923.81	6,631.19	6,979.60	
10,809.72	1,507.61	5,930.20	16,377.56	11,132.30	4.	6,491.70	-549.79	3,239.33	4,891.95	4,810.02	
10,692.18	1,632.65	6,163.63	15,992.33	11,656.65	5.	6,268.02	-504.07	3,490.23	4,378.67	5,279.71	
3,369.37	3,369.37	3,369.37	3,369.37	3,369.37	6.	3,369.37	3,369.37	3,369.37	3,369.37	3,369.37	
-	-	-	1,87,509.60	1,70,051.60	7.	-	-	-	1,62,122.25	1,56,075.13	
					8.						
30.86	4.20	16.98	46.66	32.41		19.27	-1.63	9.61	14.52	14.28	
30.86	4.20	16.98	46.66	32.41		19.27	-1.63	9.61	14.52	14.28	

Notes to above extract:
a) The above is an extract of the detailed format of audited financial results for the quarter and year ended 31 March 2023 filed with the stock exchanges under Regulation 33 of the SEBI (Listing and Other Disclosure Requirements) Regulations, 2015 (as amended time to time). The full format of the audited financial results for the quarter and year ended 31 March 2023 is available on the Company's website (www.ambergroupindia.com) and on the website of the stock exchanges where the Company's equity shares are listed viz. BSE Limited (www.bseindia.com) and the National Stock Exchange of India Limited (www.nseindia.com).
b) Figures of the previous periods have been regrouped/ rearranged/ reclassified, wherever necessary to comply with financial reporting requirements.

For Amber Enterprises India Limited
Sd/-
Jasbir Singh
(Chairman & CEO)

Place: Gurugram
Date: 16 May 2023

कब्जा सूचना (अचल संपत्ति हेतु)	
जब कि, इंडियाबुल्स हाउसिंग फायनान्स लिमिटेड (CIN:L65922DL2005PLC136029) प्राधिकृत अधिकारी होने के नाते अशोहस्ताक्षरी ने सिक्कीरिटाइजेशन एंड रिकन्स्ट्रक्शन ऑफ फायनॉशियल असेट्स एंड एन्फोर्समेंट ऑफ सिक्कीरिटी इंस्टेंस ऐक्ट, 2002 के अंतर्गत और नियम 3 के साथ धारा 13(12) के साथ सिक्कीरिटी इंस्टेंस (एन्फोर्समेंट) रूल्स, 2002 के साथ पढ़ते हुए प्राप्त अधिकारों का उपयोग करके कर्जदार आशा खन्ना और गौरव खन्ना को 03.01.2023 की सूचना में वॉर्न के अनुसार कर्ज खाता नं., HHEDCP00397845 की राशि ₹ 6,22,433.53 (रुपये छह लाख बाईस हजार चार सौ तैंतीस और तिरपन पैंसे मात्र) और 20.12.2022 के अनुसार उस पर ब्याज उक्त सूचना की प्राची की तारीख से स्पष्ट 60 दिनों के भीतर चुकता करने का आवाहन करते हुए अभियानना सूचना जारी की थी। धनराशि चुकता करने में कर्जदारों के असफल रहने पर एतद्वारा कर्जदार और सर्व सामान्य जनता को सूचना दी जाती है कि, अशोहस्ताक्षरी ने उक्त कानून की धारा 13 की उप-धारा 4 के साथ उक्त कानून के नियम 8 के तहत सिक्कीरिटी इंस्टेंस (एन्फोर्समेंट) रूल्स, 2002 के तहत प्राप्त अधिकारों का कार्यान्वयन करके 15.05.2023 को संपत्ति पर सांकेतिक अधिपत्य कर लिया है। विशेषतः कर्जदारों और सामान्यतः जनता को एतद्वारा संपत्ति के साथ सीधा नहीं करने के लिए सावधान किया जाता है और संपत्ति के साथ कोई भी सीधा राशि ₹ 6,22,433.53 (रुपये छह लाख बाईस हजार चार सौ तैंतीस और तिरपन पैंसे मात्र) 20.12.2022 के अनुसार और उस पर ब्याज के साथ इंडियाबुल्स हाउसिंग फायनान्स लिमिटेड को आधीन होगा। उधारकर्ताओं का ध्यान अधिनियम की धारा 13 की उप-धारा (8) के अन्तर्गत संपत्ति / संपत्तियों को मुक्त कराने के लिए उपलब्ध समय की ओर आमंत्रित किया जाता है।	
अचल संपत्ति का विवरण	
प्लॉट नं. - सीजी4-004, तल मंजिल पर, जिसका बिक्री योग्य एरिया 1295 स्क्वेअर फीट, सुपरटेक कैम्पटाउन पर स्थित डॉवर-सीजी4 में, जीएच-01ए, सेक्टर-74, जिला, गौतम बुद्ध नगर नोएडा-201301, उत्तर प्रदेश, एक कार पार्किंग के साथ।	
महौ/-	
दिनांक : 15.05.2023	प्राधिकृत अधिकारी
स्थान : नोएडा	इंडियाबुल्स हाउसिंग फायनान्स लिमिटेड

Coforge कोफोर्ज लिमिटेड	
CIN: L72100DL1992PLC048753	
पंजी. कार्यालय : 8, बालाजी एस्टेट, तृतीय तल, गुरु रविदास मार्ग, कालकाजी, नई दिल्ली – 110019	
फोन : 91 (11) 41029297, फॅक्स : 91 (11) 26414900	
ई-मेल: investors@coforge.com, वेबसाइट: https://www.coforge.com	
सूचना	
कम्पनी के इन्विचटी शेयरों का निवेशक शिक्षा संस्करण निधि में अंतरण	
एतद्वारा कम्पनी के सदस्यों को कम्पनी अधिनियम, 2013 की, अदत्त लाभांश खाते के संबंध में, धारा 124 और कम्पनी अधिनियम, 2013 की, विनियानकर्ता शिक्षा और संस्करण निधि (आईईपीएफ) के संबंध में, धारा 125 के साथ पठित विनियानकर्ता शिक्षा और संस्करण निधि प्राधिकरण (लेखा, संपरीक्षा, अंतरण और प्रतिदाय) नियमावली, 2016 (‘नियमावली’) और उनके तहत किए गए संशोधनों तथा अन्य लागू प्रावधानों, यदि कोई, के अनुसरण में सूचना दी जाती है। कम्पनी द्वारा, उक्त नियमों के अनुसरण में, अदत्त / अदावित लाभांश राशि, सात वर्ष की अवधि पूर्ण होने के पश्चात, केन्द्र सरकार द्वारा स्थापित विनियानकर्ता शिक्षा और संस्करण निधि (आईईपीएफ) में अंतरित की जानी अपेक्षित है। इसके अतिरिक्त, कम्पनी के इन्विचटी शेयर्स, जिनके संबंध में लाभांश सात (7) लगातार वर्षों अथवा अधिक से अदत्त / अदावित है, कम्पनी द्वारा विनियानकर्ता शिक्षा और संस्करण निधि (आईईपीएफ) उचिन्त खाते में अंतरित किए जाने अपेक्षित हैं।	
- कम्पनी सभी संबंधित शेयरधारकों को उनके पंजीकृत पते पर पृथक सूचना पहले की प्रेषित कर चुकी है, जिसमें उनके अदावित लाभांश का विवरण दिया गया है तथा उनको उक्त अदावित लाभांश हेतु अपना दावा अधिकतम शनिवार, 15 जुलाई, 2023 तक प्रस्तुत करने का अवसर प्रदान किया गया है, ताकि उनके शेयर आईईपीएफ प्राधिकरण के डीमैट खाते में अंतरित किए जाने से बचा जा सके। ऐसे शेयरधारकों, अदावित लाभांश और आईईपीएफ उचिन्त खाते में अंतरित किए जाने के भागी शेयर्स का विवरण कम्पनी की वेबसाइट www.coforge.com पर शेयरधारकों की सूचना और उनके द्वारा आवश्यक कार्यवाही हेतु उपलब्ध है। संबंधित शेयरधारक हमारी वेबसाइट देख सकते हैं और अदावित / अदत्त लाभांश तथा आईईपीएफ को अंतरित किए जाने के भागी शेयर्स के विवरण की जांच कर सकते हैं और अपने लाभांश दावे के आवश्यक समर्थन दस्तावेजों के साथ कम्पनी के निवेशक सेवा विभाग से सम्यक कर सकते हैं, इस बाबत शनिवार, 15 जुलाई, 2023 तक कोई सूचना प्राप्त नहीं होने की स्थिति में कम्पनी आवश्यक अनुपालन के लिए लाभांश तथा / अथवा शेयर्स अंतरित करने की कार्यवाही, नियमानुसार विनिर्दिष्ट तिथि अथवा लागू अनुसार आगे बढ़ाई गई तिथि तक, आगे बढ़ाएगी। इस संबंध में कृपया नोट करें कि:	
1. मौलिक रूप में धारित शेयरों के लिए : नए शेयर सर्टिफिकेट (सर्टिफिकेट्स) जारी किए जाएंगे और तदनुवृत्ती आईईपीएफ प्राधिकरण के डीमैट खाते में आगे और कोई सूचना दिए बिना अंतरित किए जाएंगे। इसके अतिरिक्त, नए शेयर सर्टिफिकेट (सर्टिफिकेट्स) जारी होने के बाद आपके नाम में पंजीकृत मूल शेयर सर्टिफिकेट्स स्वतः निरस्त और दोषयुक्त सिपुर्दीगी माने जाएंगे।	
2. इलेक्ट्रॉनिक रूप में धारित शेयरों के लिए : शेयर्स आगे कोई सूचना दिए बिना डिपॉजिटरी पार्टिसिपेंट (पार्टिसिपेंट) की सहायता से सीधे आईईपीएफ प्राधिकरण के डीमैट खाते में अंतरित कर दिए जाएंगे।	
संबंधित शेयरधारक आगे नोट करें कि कम्पनी द्वारा इसकी वेबसाइट पर उपलब्ध करवाया गया विवरण, कम्पनी द्वारा आईईपीएफ को शेयरों के अंतरण के प्रयोजन हेतु डुब्लीकट शेयर सर्टिफिकेट्स जारी करने के संबंध में यथेष्ट सूचना मानी जाएगी। कृपया नोट करें कि लाभांश राशि की मांग नहीं किए जाने तथा उक्त नियमावली के अनुसरण में आईईपीएफ प्राधिकरण को अंतरित शेयर्स के संबंध में कम्पनी के विरुद्ध कोई दावा मान्य नहीं होगा। अदावित लाभांश राशि और आईईपीएफ को अंतरित शेयर्स, संबंधित शेयरधारकों द्वारा आईईपीएफ प्राधिकरण से उनकी वेबसाइट https://www.lepf.gov.in पर उपलब्ध उपरोक्त आईईपीएफ नियमावली के तहत निर्धारित प्रक्रिया का पालन करते हुए मांगे जा सकते हैं। उपरोक्त के संबंध में किसी पूछताछ हेतु, सदस्यों से कम्पनी के निवेशक सेवा विभाग, 8, बालाजी एस्टेट, तृतीय तल, गुरु रवि दास मार्ग, कालकाजी, नई दिल्ली-110019 से फोन : 011 – 41029297, ई-मेल : investors@coforge.com पर सम्यक करने का अनुरोध किया जाता है।	
वारंटे कोफोर्ज लिमिटेड हस्ता / –	
तिथि : 17 मई, 2023	बरखा शर्मा कम्पनी सचिव
स्थान : नोएडा	ACS: 24060

	
राजनंदिनी मेटल लिमिटेड	
CIN : L51109HR2010PLC040255	
पंजीकृत कार्यालय : प्लॉट नंबर 34, सेक्टर 3 फेज-2, आईएमटी बावल – 123501 हरियाणा (भारत)	
फोन : 0128–264194; ईमेल : info@rajnandinimetal.com ;	
वेबसाइट : www.rajnandinimetal.com	
डाक मतलब सूचना और ई-मतदान की जानकारी	
एतद् द्वारा सूचित किया जाता है कि राजनंदिनी मेटल लिमिटेड (‘‘कंपनी’’), कंपनी अधिनियम, 2013 (‘‘अधिनियम’’) की धारा 110 और अन्य लागू प्रावधानों, यदि कोई हो, के प्रावधानों के अनुसरण में, कंपनी (प्रबंधन और प्रशासन) नियमों, 2014 (‘‘प्रबंधन नियमों’’) (किसी भी समया लागू वैधानिक संशोधन या पुनः अधिनियम सहित) के नियम 20 और 22 के साथ पठित, और अधिनियम के किसी अन्य प्रावधान और उसके तहत बनाए गए नियमों के साथ पठित सामान्य परिषद संख्या 14/2020 दिनांक 8 अप्रैल, 2020, 17/2020 दिनांक 13 अप्रैल, 2020, 22/2020 दिनांक 15 जून, 2020, 33/2020 दिनांक 28 सितंबर, 2020, 39/2020 दिनांक 31 दिसंबर, 2020, 10/2021 दिनांक 23 जून, 2021, 20/2021 दिनांक 8 दिसंबर, 2021, 3/2022 दिनांक 5 मई, 2022 और 11/2022 दिनांक 28 दिसंबर, 2022 को कॉर्पोरेट मामलों (सामूहिक रूप से ‘‘एनसीए परिसर्व’’ संदर्भित) के मंत्रालय द्वारा जारी किया गया था और भारतीय प्रतिस्ि और विनियम बोर्ड (‘‘सं बी’’) परिषद संख्या सीबी/एचओ/सीएफडी/पांड-2/पी/सीआईआर/2023/4 दिनांक 5 जनवरी, 2023 (‘‘सेबी परिसर्व’’) और भारतीय प्रतिभूति और विनियम बोर्ड (सूचीकरण दायित्व और प्रकटीकरण आवश्यकताएं) विनियमों, 2015, (‘‘सेबी एलओडीआर’’) के विनियम 44 और सीबी एलओडीआर के अन्य लागू प्रावधान, यदि कोई हों, निम्नलिखित पर केवल इलेक्ट्रॉनिक माध्यमों से मतदान करके डाक मतपत्र के माध्यम से (‘‘ई-वोटिंग’’/रिमोट ई-वोटिंग’’) अपने सदस्यों का संकल्प अनुमोदन मांग रहे हैं।	
1. श्री मनोज कुमार जोगिंड (डीआईएल : 08069170) की कार्यकारी निदेशक के रूप में नियुक्त को नियमित किया जाए, जिन्हें अतिरिक्त निदेशक के रूप में नियुक्त किया गया था।	
2. श्रीमती अंजलि (डीआईएल : 10096292) की (पांच) वर्षों की अवधि के लिए कंपनी के स्वतंत्र निदेशक के रूप में नियुक्ति	
3. वित्तीय वर्ष 2023-24 के लिए विराज टेक्नोलॉजी इंडिया लिमिटेड के साथ सामग्री से संबंधित पक्ष लेने/देने की मंजूरी।	
कंपनी ने ई-मतदान सुविधा प्रदान करने के लिए नेशनल सिक्कीरिटी डिपॉजिटरी लिमिटेड (‘‘एनएसडीएल’’) की सेवाएं ली हैं श्री अभिषेक जैन, (सदस्यता संख्या एफसीएस 11233) (सीओपी नंबर – 16592) प्रेरिटेसिंग कंपनी सचिव को निष्पक्ष और पारदर्शी तरीके से ई-मतदान प्रक्रिया की जांच करने के लिए सिटिनाइजर के रूप में नियुक्त किया गया है। डाक मतपत्र दिनांकित 09 मई, 2023 की सूचना (‘‘सूचना’’) कंपनी द्वारा 17 मई, 2023 को केवल इलेक्ट्रॉनिक प्रणाली के माध्यम से उस सदस्यों को भेजी गई है, जिनके ई-मेल पते कंपनी/एनएसडीएल और सूत्रुल डिपॉजिटरी सर्पिसिज (इंडिया) लिमिटेड (‘‘सामूहिक रूप से ‘‘ डिपॉजिटरीज’’ के रूप में संदर्भित) के साथ पंजीकृत हैं और जिनके नाम शुक्रवार, 12 मई, 2023 (‘‘कट-ऑफ डेट’’) को डिपॉजिटरी द्वारा बनाए गए सदस्यों के रजिस्टर/लाभकारी मालिकों के रजिस्टर में दर्ज हैं। सदस्यों की सहमति /असहमति को संभार केवल दूरस्थ ई-मतदान प्रणाली के माध्यम से होगा। एक व्यक्ति जो कट-ऑफ डेट पर सदस्य नहीं है, उसे अपना वोट डाकने के हकदार नहीं होगा।	
यह सूचना कंपनी की वेबसाइट www.rajnandinimetal.com पर, स्टॉक एक्सचेंजों की वेबसाइट पर नेशनल स्टॉक एक्सचेंज ऑफ इंडिया लिमिटेड www.nseindia.com एनएसडीएल की वेबसाइट www.evoting.nsdl.com पर भी उपलब्ध है। रिमोट ई-मतदान की अवधि गुरुवार, 18 मई, 2023, को सुबह 09.00 बजे (आईएसटी) से शुरू होगी और शुक्रवार, 16 जून, 2023 को शाम 05.00 बजे (1एस्टी) पर समाप्त होगी। ई-मतदान मॉड्यूल इसके बाद एनएसडीएल द्वारा अमम कर दिया जाएगा। कंपनी का इलेक्ट्रॉनिक वोटिंग इवेंट नंबर (ईवन) 123947 है। केवल वे सदस्य जिनके नाम कट-ऑफ डेट तक डिपॉजिटरी द्वारा रखे गए सदस्यों के रजिस्टर /लाभकारी मालिकों के रजिस्टर में दर्ज हैं, वे अपना वोट डाकने के हकदार होंगे।	
किसी भी प्रश्न के मामले में, आप शेयरधारकों और ई-वोटिंग आउटलॉड पर उपलब्ध शेयरधारकों के लिए मेनुअल का उपयोग कर अवसर पूछे जाने वाले प्रश्न (एफएक्यू) का संदर्भ ले सकते हैं www.evoting.nsdl.com या टोल फ्री नंबर पर कॉल करें : 022-4886 7000 / 022 – 2499 7000 evoting@nsdl.co.in पर भी अतिरिक्त विशाल से संर्क करें।	
ई-वोटिंग के परिणाम की सूचना नेशनल स्टॉक एक्सचेंज ऑफ इंडिया लिमिटेड, जहां कंपनी के इन्विचटी शेयर सूचीबद्ध हैं, को ई-वोटिंग के समापन से 2 कार्य दिवसों की अवधि के भीतर सूचित किया जाएगा। परिणाम कंपनी की वेबसाइट www.rajnandinimetal.com , में स्टॉक एक्सचेंज www.nseindia.com और एनएसडीएल www.evoting.nsdl.com पर भी अपलोड किए जाएंगे।	
राजनंदिनी मेटल लिमिटेड के लिए हस्ता, / –	
दिनांक : 17 मई, 2023	हेतु राम प्रबंध निदेशक
स्थान : बावल	प्रबंध निदेशक

POST OFFER ADVERTISEMENT UNDER REGULATION 18 (12) OF SECURITIES AND EXCHANGE BOARD OF INDIA (SUBSTANTIAL ACQUISITION OF SHARES AND TAKEOVERS) REGULATIONS, 2011, AND AMENDMENTS THERETO (‘‘SEBI (SAST) REGULATIONS, 2011’’) FOR THE ATTENTION OF THE PUBLIC SHAREHOLDERS OF			
NATURITE AGRO PRODUCTS LIMITED			
CIN: L01119TG1990PLC011554			
Registered Office: Sy. No. 711-713, Lalgadi, Malakpet (V), Shamirpet, Telangana - 500 078.			
Contact No.: +91 98850 11612 E-mail ID: naturiteinvestors@gmail.com Website: www.naturiteagroproducts.com			

OPEN OFFER FOR ACQUISITION UP TO 13,77,000 FULLY PAID-UP EQUITY SHARES OF FACE VALUE OF ₹10 EACH REPRESENTING 26.00% OF THE VOTING SHARE CAPITAL OF NATURITE AGRO PRODUCTS LIMITED (‘‘NAPL’’/‘‘TARGET COMPANY’’) AT A PRICE OF ₹21 PER EQUITY SHARE FROM THE PUBLIC SHAREHOLDERS OF THE TARGET COMPANY BY MR. SIVA DHARMA TEJA YADLAPALLI (‘‘ACQUIRER’’) PURSUANT TO AND IN COMPLIANCE WITH SECURITIES AND EXCHANGE BOARD OF INDIA (SUBSTANTIAL ACQUISITION OF SHARES AND TAKEOVERS) REGULATIONS, 2011 AND AMENDMENTS THERETO (‘‘SEBI (SAST) REGULATIONS, 2011’’).

This Post Offer Advertisement is issued by Mark Corporate Advisors Private Limited (‘‘Manager to the Offer’’), in respect of the Open Offer, on behalf of the Acquirer pursuant to and in compliance with Regulation 18 (12) of SEBI (SAST) Regulations, 2011. The Detailed Public Statement with respect to the aforementioned offer was made on Friday, February 10, 2023 in the following newspapers:

Newspaper	Language	Edition(s)
Business Standard	English	All Editions
Business Standard	Hindi	All Editions
Navshakti	Marathi	Mumbai Edition
Nava Telangana	Telugu	Rangareddy Edition

- Name of the Target Company : Naturite Agro Products Limited
- Name of the Acquirer : Mr. Siva Dharma Teja Yadlapalli
- Name of the Manager to the Offer : Mark Corporate Advisors Private Limited
- Name of the Registrar to the Offer : Venture Capital and Corporate Investments Private Limited
- Offer Details:**
 - Date of Opening of the Offer : Monday, April 17, 2023
 - Date of Closure of the Offer : Friday, April 28, 2023
- Date of Completion of Payment of Consideration and communication of Rejection/Acceptance : Thursday, May 11, 2023
- Details of Acquisition:**

Sr. No.	Particulars	Proposed in the Letter of Offer	Actuals
7.1.	Offer Price (in ₹)	₹21.00 per Equity Share	₹21.00 per Equity Share
7.2.	Aggregate number of Shares tendered	13,77,000 Equity Shares ⁽¹⁾	8,00,614 Equity Shares ⁽²⁾
7.3.	Aggregate number of Shares accepted	13,77,000 Equity Shares ⁽¹⁾	7,88,114 Equity Shares ⁽³⁾
7.4.	Size of the Offer (Number of Equity Shares multiplied by Offer Price per Equity Share)	₹2,89,17,000	₹1,65,50,394
7.5.	Shareholding of the Acquirer before Public Announcement <ul style="list-style-type: none"> Number % of Voting Share Capital 	Nil Not Applicable	Nil Not Applicable
7.6.	Shares acquired by way of Agreement (‘‘SPA’’) <ul style="list-style-type: none"> Number % of Voting Share Capital 	36,56,900 69.05%	36,56,900 69.05%
7.7.	Shares Acquired by way of Open Offer <ul style="list-style-type: none"> Number % of Voting Share Capital 	13,77,000 ⁽¹⁾ 26.00% ⁽¹⁾	7,88,114 14.88%
7.8.	Shares acquired after Detailed Public Statement (‘‘DPS’’) <ul style="list-style-type: none"> Number % of Voting Share Capital Price of the Shares acquired 	Nil Not Applicable Not Applicable	Nil Not Applicable Not Applicable
7.9.	Post Offer Shareholding of the Acquirer <ul style="list-style-type: none"> Number % of Equity Share Capital/Voting Capital 	50,33,900 ⁽¹⁾ 95.05% ⁽¹⁾	44,45,014 83.93%
7.10.	Pre & Post offer Shareholding of the Public <ul style="list-style-type: none"> Number % of Equity Share Capital/Voting Capital 	Pre-Offer 16,39,100 30.95%	Post Offer 2,62,100 ⁽¹⁾ 4.95% ⁽¹⁾ Pre-Offer 16,39,100 30.95% Post Offer 8,50,986 16.07%

⁽¹⁾ Assuming full acceptance in the Open Offer.


⁽²⁾ Out of 8,00,614 equity shares tendered, 7,28,714 were in dematerialised form and 71,900 equity shares were in physical form.


⁽³⁾ Out of 8,00,614 equity shares tendered, 7,88,114 equity shares were validly tendered. Out of such validly tendered shares, 7,28,714 were in dematerialised form and 59,400 equity shares were in physical form.

- The Acquirer accepts full responsibility for the information contained in this Post Offer Advertisement and also for the obligations under SEBI (SAST) Regulations, 2011.
- A copy of this Post Offer Advertisement will be available on the websites of SEBI and BSE Limited and will be dispatched to the registered office of the Target Company.

Capitalized terms used in this advertisement, but not defined herein, shall have the same meanings assigned to such terms in the Letter of Offer dated March 06, 2023.

Issued by Manager to the Offer:

	
Mark Corporate Advisors Private Limited	
CIN: U67190MH2008PTC181996	
404/1, The Summit Business Bay, Sant Janabai Road (Service Lane), Off W. E. Highway, Vile Parle (East), Mumbai - 400 057	
Tel. No.: +91 22 2612 3208	
Contact Person: Mr. Manish Gaur	
E-Mail: openoffer@markcorporateteam.com	
SEBI Regn No.: INM000012128	
For and on behalf of the Acquirer:	
Sd/-	
Siva Dharma Teja Yadlapalli	
(‘‘Acquirer’’)	
Place : Bhadrachalam, Telangana	
Date : May 18, 2023	
PRESSMAN	

																																																																																																																																																																						
AMBER ENTERPRISES INDIA LIMITED																																																																																																																																																																						
Registered Office: C-1, Phase – II, Focal Point, Rajpura Town – 140 401, Punjab																																																																																																																																																																						
Corporate Office: Universal Trade Tower, 1 st Floor, Sector -49, Sohna Road, Gurgaon – 122 018, Haryana																																																																																																																																																																						
E-mail: info@ambergroupindia.com ; Website: www.ambergroupindia.com																																																																																																																																																																						
Tel: +91 124 3923000; Fax: +91 124 3923016, 17, CIN: L28910PB1990PLC010265																																																																																																																																																																						
Extract of Audited Financial Results for the quarter and year ended 31 March 2023																																																																																																																																																																						
(Rs. in lakh except for per share data)																																																																																																																																																																						
<table border="1"> <thead> <tr> <th colspan="5">Consolidated</th> <th rowspan="2">Sl. No.</th> <th rowspan="2">Particulars</th> <th colspan="5">Standalone</th> </tr> <tr> <th colspan="2">Quarter ended</th> <th colspan="3">Year ended</th> <th colspan="2">Quarter ended</th> <th colspan="3">Year ended</th> </tr> <tr> <th>31 March 2023</th> <th>31 December 2022</th> <th>31 March 2023</th> <th>31 March 2023</th> <th>31 March 2022</th> <th></th> <th></th> <th>31 March 2023</th> <th>31 March 2022</th> <th>31 March 2023</th> <th>31 March 2022</th> </tr> </thead> <tbody> <tr> <td>(Audited)</td> <td>(Unaudited)</td> <td>(Audited)</td> <td>(Audited)</td> <td>(Audited)</td> <td></td> <td></td> <td>(Audited)</td> <td>(Unaudited)</td> <td>(Audited)</td> <td>(Audited)</td> <td>(Audited)</td> </tr> <tr> <td>3,00,261.85</td> <td>1,34,830.59</td> <td>1,93,669.49</td> <td>6,92,709.51</td> <td>4,20,639.73</td> <td>1.</td> <td>Total Income from Operations</td> <td>2,35,091.73</td> <td>91,229.11</td> <td>1,55,654.87</td> <td>5,02,272.58</td> <td>3,13,760.43</td> </tr> <tr> <td>14,589.90</td> <td>2,220.99</td> <td>8,586.11</td> <td>21,965.37</td> <td>15,427.15</td> <td>2.</td> <td>Net Profit for the period (before tax, exceptional and extraordinary items)</td> <td>8,721.49</td> <td>-706.36</td> <td>4,923.81</td> <td>6,631.19</td> <td>6,979.60</td> </tr> <tr> <td>14,589.90</td> <td>2,220.99</td> <td>8,586.11</td> <td>21,965.37</td> <td>15,427.15</td> <td>3.</td> <td>Net Profit for the period before tax (after Exceptional and/or Extraordinary items)</td> <td>8,721.49</td> <td>-706.36</td> <td>4,923.81</td> <td>6,631.19</td> <td>6,979.60</td> </tr> <tr> <td>10,809.72</td> <td>1,507.61</td> <td>5,930.20</td> <td>16,377.56</td> <td>11,132.30</td> <td>4.</td> <td>Net Profit for the period after tax (after Exceptional and/or Extraordinary items)</td> <td>6,491.70</td> <td>-549.79</td> <td>3,239.33</td> <td>4,891.95</td> <td>4,810.02</td> </tr> <tr> <td>10,692.18</td> <td>1,632.65</td> <td>6,163.63</td> <td>15,992.33</td> <td>11,656.65</td> <td>5.</td> <td>Total Comprehensive Income for the period [Comprising Profit / (Loss) for the period (after tax) and Other Comprehensive Income (after tax)]</td> <td>6,268.02</td> <td>-504.07</td> <td>3,490.23</td> <td>4,378.67</td> <td>5,279.71</td> </tr> <tr> <td>3,369.37</td> <td>3,369.37</td> <td>3,369.37</td> <td>3,369.37</td> <td>3,369.37</td> <td>6.</td> <td>Equity Share Capital (Face Value Rs.10 Each)</td> <td>3,369.37</td> <td>3,369.37</td> <td>3,369.37</td> <td>3,369.37</td> <td>3,369.37</td> </tr> <tr> <td>-</td> <td>-</td> <td>-</td> <td>1,87,509.60</td> <td>1,70,051.60</td> <td>7.</td> <td>Reserves (excluding Revaluation Reserve) as shown in the Audited Balance Sheet of the previous year</td> <td>-</td> <td>-</td> <td>-</td> <td>1,62,122.25</td> <td>1,56,075.13</td> </tr> <tr> <td>30.86</td> <td>4.20</td> <td>16.98</td> <td>46.66</td> <td>32.41</td> <td>8.</td> <td>Earnings Per Share (of Rs. 10/- each) (for continuing and discontinued operations) –</td> <td>19.27</td> <td>-1.63</td> <td>9.61</td> <td>14.52</td> <td>14.28</td> </tr> <tr> <td>30.86</td> <td>4.20</td> <td>16.98</td> <td>46.66</td> <td>32.41</td> <td></td> <td>Basic earnings per share (in rupees)</td> <td>19.27</td> <td>-1.63</td> <td>9.61</td> <td>14.52</td> <td>14.28</td> </tr> <tr> <td></td> <td></td> <td></td> <td></td> <td></td> <td></td> <td>Diluted earnings per share (in rupees)</td> <td>19.27</td> <td>-1.63</td> <td>9.61</td> <td>14.52</td> <td>14.28</td> </tr> </tbody> </table>		Consolidated					Sl. No.	Particulars	Standalone					Quarter ended		Year ended			Quarter ended		Year ended			31 March 2023	31 December 2022	31 March 2023	31 March 2023	31 March 2022			31 March 2023	31 March 2022	31 March 2023	31 March 2022	(Audited)	(Unaudited)	(Audited)	(Audited)	(Audited)			(Audited)	(Unaudited)	(Audited)	(Audited)	(Audited)	3,00,261.85	1,34,830.59	1,93,669.49	6,92,709.51	4,20,639.73	1.	Total Income from Operations	2,35,091.73	91,229.11	1,55,654.87	5,02,272.58	3,13,760.43	14,589.90	2,220.99	8,586.11	21,965.37	15,427.15	2.	Net Profit for the period (before tax, exceptional and extraordinary items)	8,721.49	-706.36	4,923.81	6,631.19	6,979.60	14,589.90	2,220.99	8,586.11	21,965.37	15,427.15	3.	Net Profit for the period before tax (after Exceptional and/or Extraordinary items)	8,721.49	-706.36	4,923.81	6,631.19	6,979.60	10,809.72	1,507.61	5,930.20	16,377.56	11,132.30	4.	Net Profit for the period after tax (after Exceptional and/or Extraordinary items)	6,491.70	-549.79	3,239.33	4,891.95	4,810.02	10,692.18	1,632.65	6,163.63	15,992.33	11,656.65	5.	Total Comprehensive Income for the period [Comprising Profit / (Loss) for the period (after tax) and Other Comprehensive Income (after tax)]	6,268.02	-504.07	3,490.23	4,378.67	5,279.71	3,369.37	3,369.37	3,369.37	3,369.37	3,369.37	6.	Equity Share Capital (Face Value Rs.10 Each)	3,369.37	3,369.37	3,369.37	3,369.37	3,369.37	-	-	-	1,87,509.60	1,70,051.60	7.	Reserves (excluding Revaluation Reserve) as shown in the Audited Balance Sheet of the previous year	-	-	-	1,62,122.25	1,56,075.13	30.86	4.20	16.98	46.66	32.41	8.	Earnings Per Share (of Rs. 10/- each) (for continuing and discontinued operations) –	19.27	-1.63	9.61	14.52	14.28	30.86	4.20	16.98	46.66	32.41		Basic earnings per share (in rupees)	19.27	-1.63	9.61	14.52	14.28							Diluted earnings per share (in rupees)	19.27	-1.63	9.61	14.52	14.28
Consolidated					Sl. No.	Particulars			Standalone																																																																																																																																																													
Quarter ended		Year ended					Quarter ended		Year ended																																																																																																																																																													
31 March 2023	31 December 2022	31 March 2023	31 March 2023	31 March 2022			31 March 2023	31 March 2022	31 March 2023	31 March 2022																																																																																																																																																												
(Audited)	(Unaudited)	(Audited)	(Audited)	(Audited)			(Audited)	(Unaudited)	(Audited)	(Audited)	(Audited)																																																																																																																																																											
3,00,261.85	1,34,830.59	1,93,669.49	6,92,709.51	4,20,639.73	1.	Total Income from Operations	2,35,091.73	91,229.11	1,55,654.87	5,02,272.58	3,13,760.43																																																																																																																																																											
14,589.90	2,220.99	8,586.11	21,965.37	15,427.15	2.	Net Profit for the period (before tax, exceptional and extraordinary items)	8,721.49	-706.36	4,923.81	6,631.19	6,979.60																																																																																																																																																											
14,589.90	2,220.99	8,586.11	21,965.37	15,427.15	3.	Net Profit for the period before tax (after Exceptional and/or Extraordinary items)	8,721.49	-706.36	4,923.81	6,631.19	6,979.60																																																																																																																																																											
10,809.72	1,507.61	5,930.20	16,377.56	11,132.30	4.	Net Profit for the period after tax (after Exceptional and/or Extraordinary items)	6,491.70	-549.79	3,239.33	4,891.95	4,810.02																																																																																																																																																											
10,692.18	1,632.65	6,163.63	15,992.33	11,656.65	5.	Total Comprehensive Income for the period [Comprising Profit / (Loss) for the period (after tax) and Other Comprehensive Income (after tax)]	6,268.02	-504.07	3,490.23	4,378.67	5,279.71																																																																																																																																																											
3,369.37	3,369.37	3,369.37	3,369.37	3,369.37	6.	Equity Share Capital (Face Value Rs.10 Each)	3,369.37	3,369.37	3,369.37	3,369.37	3,369.37																																																																																																																																																											
-	-	-	1,87,509.60	1,70,051.60	7.	Reserves (excluding Revaluation Reserve) as shown in the Audited Balance Sheet of the previous year	-	-	-	1,62,122.25	1,56,075.13																																																																																																																																																											
30.86	4.20	16.98	46.66	32.41	8.	Earnings Per Share (of Rs. 10/- each) (for continuing and discontinued operations) –	19.27	-1.63	9.61	14.52	14.28																																																																																																																																																											
30.86	4.20	16.98	46.66	32.41		Basic earnings per share (in rupees)	19.27	-1.63	9.61	14.52	14.28																																																																																																																																																											
						Diluted earnings per share (in rupees)	19.27	-1.63	9.61	14.52	14.28																																																																																																																																																											
Notes to above extract:																																																																																																																																																																						
a) The above is an extract of the detailed format of audited financial results for the quarter and year ended 31 March 2023 filed with the stock exchanges under Regulation 33 of the SEBI (Listing and Other Disclosure Requirements) Regulations, 2015 (as amended time to time). The full format of the audited financial results for the quarter and year ended 31 March 2023 is available on the Company's website (www.ambergroupindia.com) and on the website of the stock exchanges where the Company's equity shares are listed viz. BSE Limited (www.bseindia.com) and the National Stock Exchange of India Limited (www.nseindia.com).																																																																																																																																																																						

